

ਪਬਲਿਕ ਹੈਲਥ ਦੀ ਭੂਮਿਕਾ

ਪਬਲਿਕ ਹੈਲਥ ਸਟਾਫ਼:

- ਸੁਨਿਸ਼ਚਿਤ ਕਰੇਗਾ ਕਿ ਤੁਸੀਂ ਆਪਣੇ ਤਪਦਿਕ (ਟੀ ਬੀ) ਦੇ ਇਲਾਜ ਲਈ ਡਾਕਟਰ ਨੂੰ ਮਿਲੋ
- ਸੁਨਿਸ਼ਚਿਤ ਕਰੇਗਾ ਕਿ ਤੁਸੀਂ ਆਪਣੀਆਂ ਸਾਰੀਆਂ ਮੈਡੀਕਲ ਮੁਲਾਕਾਤਾਂ ਅਤੇ ਟੈਸਟਾਂ ਲਈ ਹਾਜ਼ਰ ਹੋਵੋ
- ਸੁਨਿਸ਼ਚਿਤ ਕਰੇਗਾ ਕਿ ਸਾਰੇ ਲੋੜੀਂਦੇ ਮੈਡੀਕਲ ਟੈਸਟ ਕੀਤੇ ਜਾਂਦੇ ਹਨ
- ਬਿਨਾਂ ਕਿਸੇ ਲਾਗਤ ਦੇ ਟੀ ਬੀ ਦੀਆਂ ਦਵਾਈਆਂ ਸਪਲਾਈ ਕਰੇਗਾ
- ਤੁਹਾਨੂੰ ਤੁਹਾਡਾ ਇਲਾਜ ਖਤਮ ਹੋ ਜਾਣ ਤੱਕ ਤੁਹਾਡੀ ਟੀ ਬੀ ਦੀ ਦਵਾਈ ਸਹੀ ਤਰੀਕੇ ਨਾਲ ਲੈਣ ਵਿੱਚ ਸਹਾਇਤਾ ਕਰੇਗਾ
- ਤੁਹਾਡੀ ਟੀ ਬੀ ਦੀ ਦਵਾਈ ਦੇ ਅਣਚਾਹੇ ਅਸਰਾਂ ਵਲ ਧਿਆਨ ਦੇਵੇਗਾ
- ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਟੀ ਬੀ ਅਤੇ ਟੀ ਬੀ ਦੀ ਦਵਾਈ ਬਾਰੇ ਸਿਖਾਏਗਾ
- ਤੁਹਾਡੇ ਟੀ ਬੀ ਦੇ ਇਲਾਜ ਬਾਰੇ ਤੁਹਾਡੇ ਡਾਕਟਰ ਕੋਲੋਂ ਨੇਮਕ ਰਿਪੋਰਟਾਂ ਪ੍ਰਾਪਤ ਕਰੇਗਾ
- ਸੁਨਿਸ਼ਚਿਤ ਕਰੇਗਾ ਕਿ ਤੁਸੀਂ ਦੂਸਰਿਆਂ ਨੂੰ ਆਪਣੇ ਟੀ ਬੀ ਦੇ ਰੋਗਾਣੂਆਂ ਤੋਂ ਬਚਾਉਣ ਵਾਸਤੇ ਆਪਣੇ ਆਪ ਨੂੰ ਵੱਖਰਾ ਰੱਖਦੇ ਹੋ (ਜੇ ਤੁਹਾਨੂੰ ਛੂਤਕਾਰੀ ਟੀ ਬੀ ਹੈ)
- ਲੋਕਾਂ ਲਈ ਟੈਸਟ ਕਰਵਾਉਣ ਦਾ ਇੰਤਜਾਮ ਕਰੇਗਾ ਜੋ ਉਨ੍ਹਾਂ ਨੇ ਤੁਹਾਡੇ ਟੀ ਬੀ ਨਾਲ ਬਿਮਾਰ ਹੋਣ ਦੇ ਦੌਰਾਨ ਤੁਹਾਡੇ ਆਸੇ ਪਾਸੇ ਕਾਫੀ ਸਮਾਂ ਬਿਤਾਇਆ ਹੈ (ਇਸ ਨੂੰ ਟੀ ਬੀ ਸੰਪਰਕ ਸੰਬੰਧੀ ਪੜਤਾਲ ਕਿਹਾ ਜਾਂਦਾ ਹੈ)

ਤੁਹਾਡੇ ਡਾਕਟਰ ਜਾਂ ਨਰਸ ਲਈ ਪਬਲਿਕ ਹੈਲਥ ਵਿਭਾਗ ਵਿੱਚ ਮੈਡੀਕਲ ਆਫਿਸਰ ਆਫ ਹੈਲਥ ਨੂੰ ਸੂਚਤ ਕਰਨਾ ਜ਼ਰੂਰੀ ਹੈ ਜੇ ਤੁਸੀਂ:

- ਆਪਣੀ ਟੀ ਬੀ ਦੀ ਦਵਾਈ ਸਹੀ ਤਰੀਕੇ ਨਾਲ ਲੈਣ ਤੋਂ ਮੰਨ੍ਹਾ ਕਰਦੇ ਹੋ
- ਜਾਇਜ਼ ਜਾਂ ਉਚਿਤ ਕਾਰਨ ਤੋਂ ਬਿਨਾਂ ਅਪੋਇੰਟਮੈਂਟਾਂ ਮਿਸ ਕਰਦੇ ਹੋ
- ਜਾਇਜ਼ ਜਾਂ ਉਚਿਤ ਕਾਰਨ ਤੋਂ ਬਿਨਾਂ ਮੈਡੀਕਲ ਟੈਸਟ ਮਿਸ ਕਰਦੇ ਹੋ
- ਛੂਤਕਾਰੀ ਹੋਣ ਸਮੇਂ ਆਪਣੇ ਆਪ ਨੂੰ ਵੱਖਰਾ ਨਹੀਂ ਕਰਦੇ ਹੋ
- ਉਨ੍ਹਾਂ ਲੋਕਾਂ ਸੰਬੰਧੀ ਜਾਣਕਾਰੀ ਦੇਣ ਤੋਂ ਮੰਨ੍ਹਾ ਕਰਦੇ ਹੋ ਜਿਨ੍ਹਾਂ ਨਾਲ ਤੁਸੀਂ ਛੂਤਕਾਰੀ ਹੁੰਦੇ ਹੋਏ ਸਮਾਂ ਬਿਤਾਇਆ ਸੀ

ਜੇ ਅਜਿਹਾ ਹੁੰਦਾ ਹੈ, ਸੰਭਵ ਹੈ ਕਿ ਤੁਸੀਂ ਦੂਸਰਿਆਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਰਹੇ ਹੋਵੋ। ਸੰਭਵ ਹੈ ਕਿ ਤੁਹਾਨੂੰ ਤੁਹਾਡੀ ਟੀ ਬੀ ਦੀ ਦਵਾਈ ਲੈਣ ਅਤੇ ਡਾਕਟਰ ਅਤੇ ਪਬਲਿਕ ਹੈਲਥ ਸਟਾਫ਼ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਆਦੇਸ਼ ਦਿੱਤਾ ਜਾਏ। ਜੇ ਲੁੜੀਦਾ ਹੋਏ, ਤਾਂ ਸੰਭਵ ਹੈ ਇਸ ਵਿੱਚ ਜਨਤਾ ਨੂੰ ਸੁਰੱਖਿਅਤ ਰੱਖਣ ਲਈ ਹਸਪਤਾਲ ਵਿੱਚ ਜਾਣਾ ਵੀ ਸ਼ਾਮਲ ਹੋਏ।